

ਮਰੀਜ਼ ਨਿਰਦੇਸ਼

ਟੱਟੀ ਦੇ ਸੈਂਪਲ ਲੈਣ ਲਈ ਨਿਰਦੇਸ਼

ਤੁਹਾਨੂੰ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਵਧੇਰੇ ਕੰਟੇਨਰ ਪ੍ਰਦਾਨ ਕੀਤੇ ਗਏ ਹਨ:


- ਟ੍ਰਾਂਸਪੋਰਟ ਮਾਧਿਅਮ ਦੇ ਨਾਲ ਸਟੂਲ ਕਲਚਰ - ਕੈਰੀ ਬਲੇਅਰ (ਗੁਲਾਬੀ ਤਰਲ)
- ਟ੍ਰਾਂਸਪੋਰਟ ਮਾਧਿਅਮ ਦੇ ਨਾਲ ਓਵਾ ਅਤੇ ਪੈਰਾਸਾਈਟ - SAF ਫਿਕਸੇਟਿਵ (ਸਾਫ ਤਰਲ)
- ਸਾਫ਼ ਵਾਇਲ (ਕੋਈ ਤਰਲ ਨਹੀਂ)

ਮੁਹੱਈਆ ਕੀਤੇ ਸਾਰੇ ਕੰਟੇਨਰਾਂ ਨੂੰ ਭਰੋ। ਤਰਲ ਨੂੰ ਨਾ ਸੁੱਟੋ।

ਚੇਤਾਵਨੀ: ਤਰਲ ਜ਼ਹਿਰੀਲਾ ਹੈ। ਗ੍ਰਹਿਣ ਨਾ ਕਰੋ।



1 ਜੇ ਲੋੜ ਹੋਵੇ ਤਾਂ ਟਾਇਲਟ ਵਿੱਚ ਪਿਸ਼ਾਬ ਕਰੋ।



2 ਪਲਾਸਟਿਕ ਰੈਪ


ਟਾਇਲਟ ਸੀਟ ਚੁੱਕੋ। ਪਲਾਸਟਿਕ ਰੈਪ ਦੀ ਸੀਟ (ਜਿਵੇਂ ਕਿ ਸਰਨ ਰੈਪ™) ਨੂੰ ਟਾਇਲਟ ਬਾਉਲ ਦੇ ਉੱਪਰ ਰੱਖੋ, ਜਿਸਦੇ ਮੱਧ ਵਿੱਚ ਥੋੜ੍ਹੀ ਜਿਹੀ ਲਟਕ ਹੋਵੇ। ਟਾਇਲਟ ਸੀਟ ਹੇਠਾਂ ਰੱਖੋ। ਪਲਾਸਟਿਕ ਦੀ ਰੈਪ ਤੇ ਟੱਟੀ ਕਰੋ।



3 ਜਾਂ ਫਿਰ, ਇੱਕ ਸਾਫ਼ ਬਾਉਲ ਜਾਂ ਨਿਰਜੀਵ ਬੈਡਪੈਨ ਦੀ ਵਰਤੋਂ ਕਰੋ। ਪਿਸ਼ਾਬ ਜਾਂ ਪਾਣੀ ਨੂੰ ਟੱਟੀ ਦੇ ਨਮੂਨੇ ਨੂੰ ਛੂਹਣ ਨਾ ਦਿਓ।



4 ਕੈਪ ਨਾਲ ਜੁੜੇ ਚਮਚੇ ਦੀ ਵਰਤੋਂ ਕਰਦੇ ਹੋਏ, ਟੱਟੀ ਦੇ ਖੂਨੀ ਜਾਂ ਪਤਲੇ/ਚਿੱਟੇ (ਲੇਸਦਾਰ) ਖੇਤਰਾਂ (ਜੇ ਮੌਜੂਦ ਹੋਣ) ਨੂੰ ਕੰਟੇਨਰ(ਰਾਂ) ਵਿੱਚ ਰੱਖੋ। ਕੰਟੇਨਰ(ਰਾਂ) ਨੂੰ ਜ਼ਿਆਦਾ ਨਾ ਭਰੋ।
ਨੋਟ: ਸਟੂਲ ਪਾਸ ਕਰਨ ਦੇ 30 ਮਿੰਟਾਂ ਦੇ ਅੰਦਰ ਸਟੂਲ ਨੂੰ ਕੰਟੇਨਰ(ਰਾਂ) ਵਿੱਚ ਰੱਖੋ।



5 ਤਰਲ ਵਾਲੇ ਕੰਟੇਨਰ:

ਤਰਲ ਦੇ "ਫਿਲ ਲਾਈਨ" ਤੇ ਪਹੁੰਚਣ ਤੱਕ, 2-3 ਚੱਮਚ ਸਟੂਲ ਪਾਓ। ਕੈਪ(ਪਾਂ) ਨੂੰ ਠੀਕ ਤਰਾਂ ਨਾਲ ਕੱਸੋ ਅਤੇ ਰਲਾਉਣ ਲਈ ਚਿਲਾਓ।

ਕੰਟੇਨਰ ਜੇ ਸਾਫ਼ ਅਤੇ ਖਾਲੀ ਹੈ:

"ਫਿਲ ਲਾਈਨ" ਤੱਕ ਸਟੁਲ ਪਾਓ। ਕੈਪ ਨੂੰ ਠੀਕ ਤਰਾਂ ਨਾਲ ਕੱਸੋ।



6 ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ।
ਹਰੇਕ ਕੰਟੇਨਰ 'ਤੇ ਨਾਮ, ਜਨਮ ਮਿਤੀ ਜਾਂ ਸਿਹਤ ਕਾਰਡ ਨੰਬਰ ਅਤੇ ਮਿਤੀ ਅਤੇ ਸੰਗ੍ਰਹਿ ਦਾ ਸਮਾਂ ਲਿਖੋ। ਕੰਟੇਨਰ(ਰਾਂ) ਨੂੰ ਪਲਾਸਟਿਕ ਬੈਗ(ਗਾਂ) ਵਿੱਚ ਰੱਖੋ ਅਤੇ ਸੀਲ ਕਰੋ।



7 ਸੰਗ੍ਰਹਿ ਦੇ 24 ਘੰਟਿਆਂ ਦੇ ਅੰਦਰ-ਅੰਦਰ ਕੰਟੇਨਰ(ਰਾਂ) ਨੂੰ ਲੈਬੋਰੇਟਰੀ ਵਿੱਚ ਵਾਪਸ ਲਿਆਓ। ਦੇਰੀ ਟੈਸਟ ਦੇ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ। ਜਦੋਂ ਤੱਕ ਨਮੂਨੇ ਲੈਬੋਰੇਟਰੀ ਵਿੱਚ ਨਹੀਂ ਲਿਆਂਦੇ ਜਾਂਦੇ, ਫਰਿਜ ਵਿੱਚ ਸਟੋਰ ਕਰੋ।